

 Print Page

Sri Guru Granth Sahib

Displaying 966 of

ਧੰਨੁ ਸੁ ਤੇਰੇ ਭਗਤ ਜਿਨ੍ਹੀ ਸਚੁ ਤੂੰ ਡਿਠਾ ॥

Dhann S Thaerae Bhagath Jinhee Sach Thoon Ddithaa ||

Blessed are Your devotees, who see You, O True Lord.

ਰਾਮਕਲੀ ਵਾਰਾ (ਮਃ ੫) (੨੦):੬ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੧

Raag Raamkali Guru Arjan Dev

ਜਿਸ ਨੋ ਤੇਰੀ ਦਇਆ ਸਲਾਹੇ ਸੋਇ ਤੁਧੁ ॥

Jis No Thaeree Dhaeiaa Salaahae Soe Thudhh ||

He alone praises You, who is blessed by Your Grace.

ਰਾਮਕਲੀ ਵਾਰਾ (ਮਃ ੫) (੨੦):੭ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੧

Raag Raamkali Guru Arjan Dev

ਜਿਸੁ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧੁ ॥੨੦॥

Jis Gur Bhaettae Naanak Niramal Soee Sudhh ||20||

One who meets the Guru, O Nanak, is immaculate and sanctified. ||20||

ਰਾਮਕਲੀ ਵਾਰਾ (ਮਃ ੫) (੨੦):੮ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੧

Raag Raamkali Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੬

ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗੁ ॥

Fareedhaa Bhoom Rangaavalee Manjh Visoolaa Baag ||

Fareed, this world is beautiful, but there is a thorny garden within it.

ਰਾਮਕਲੀ ਵਾਰਾ (ਮਃ ੫) (੨੧) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੨

Raag Raamkali Guru Arjan Dev

ਜੋ ਨਰ ਪੀਰਿ ਨਿਵਾਜਿਆ ਤਿਨ੍ਹਾ ਅੰਚ ਨ ਲਾਗ ॥੧॥

Jo Nar Peer Nivaajiaa Thinhaa Anch N Laag ||1||

Those who are blessed by their spiritual teacher are not even scratched. ||1||

ਰਾਮਕਲੀ ਵਾਰਾ (ਮਃ ੫) (੨੧) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੨

Raag Raamkali Guru Arjan Dev

ਮਃ ੫ ॥

Ma 5 ॥

Fifth Mehl:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੬

ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥

Fareedhaa Oumar Suhaavarree Sang Suvannarree Dhaeh ॥

Fareed, blessed is the life, with such a beautiful body.

ਰਾਮਕਲੀ ਵਾਰਾ (ਮਃ ੫) (੨੧) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੩

Raag Raamkali Guru Arjan Dev

ਵਿਰਲੇ ਕੇਈ ਪਾਈਅਨ੍ਹਿ ਜਿਨ੍ਹ ਪਿਆਰੇ ਨੇਹ ॥੨॥

Viralae Kaeer Paaeeanih Jinhaa Piaarae Naeh ॥2॥

How rare are those who are found to love their Beloved Lord. ॥2॥

ਰਾਮਕਲੀ ਵਾਰਾ (ਮਃ ੫) (੨੧) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੩

Raag Raamkali Guru Arjan Dev

ਪਉੜੀ ॥

Pourree ॥

Pauree:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੬

ਜਪੁ ਤਪੁ ਸੰਜਮੁ ਦਇਆ ਧਰਮੁ ਜਿਸੁ ਦੇਹਿ ਸੁ ਪਾਏ ॥

Jap Thap Sanjam Dhaeiaa Dhharam Jis Dhaehi S Paaeae ॥

He alone obtains meditation, austerities, self-discipline, compassion and Dharmic faith, whom the Lord so blesses.

ਰਾਮਕਲੀ ਵਾਰਾ (ਮਃ ੫) (੨੧):੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੪

Raag Raamkali Guru Arjan Dev

ਜਿਸੁ ਬੁਝਾਇਹਿ ਅਗਨਿ ਆਪਿ ਸੋ ਨਾਮੁ ਧਿਆਏ ॥

Jis Bujhaaeihi Agan Aap So Naam Dhhiaaeae ॥

He alone meditates on the Naam, the Name of the Lord, whose fire the Lord puts out.

ਰਾਮਕਲੀ ਵਾਰਾ (ਮਃ ੫) (੨੧):੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੪

Raag Raamkali Guru Arjan Dev

ਅੰਤਰਜਾਮੀ ਅਗਮ ਪੁਰਖੁ ਇਕ ਦ੍ਰਿਸਟਿ ਦਿਖਾਏ ॥

Antharajaamee Agam Purakh Eik Dhrisatt Dhikhaaeae ॥

The Inner-knower, the Searcher of hearts, the Inaccessible Primal Lord, inspires us to look upon all with an impartial eye.

ਰਾਮਕਲੀ ਵਾਰਾ (ਮਃ ੫) (੨੧):੩ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੫

Raag Raamkali Guru Arjan Dev

ਸਾਧਸੰਗਤਿ ਕੈ ਆਸਰੈ ਪ੍ਰਭ ਸਿਉ ਰੰਗੁ ਲਾਏ ॥

Saadhhasangath Kai Aasarai Prabh Sio Rang Laaeae ||

With the support of the Saadh Sangat, the Company of the Holy, one falls in love with God.

ਰਾਮਕਲੀ ਵਾਰਾ (ਮਃ ੫) (੨੧):੪ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੫

Raag Raamkali Guru Arjan Dev

ਅਉਗਣ ਕਟਿ ਮੁਖੁ ਉਜਲਾ ਹਰਿ ਨਾਮਿ ਤਰਾਏ ॥

Aougan Katt Mukh Oujalaa Har Naam Tharaaeae ||

One's faults are eradicated, and one's face becomes radiant and bright; through the Lord's Name, one crosses over.

ਰਾਮਕਲੀ ਵਾਰਾ (ਮਃ ੫) (੨੧):੫ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੬

Raag Raamkali Guru Arjan Dev

ਜਨਮ ਮਰਣ ਭਉ ਕਟਿਓਨੁ ਫਿਰਿ ਜੋਨਿ ਨ ਪਾਏ ॥

Janam Maran Bho Kattioun Fir Jon N Paeae ||

The fear of birth and death is removed, and he is not reincarnated again.

ਰਾਮਕਲੀ ਵਾਰਾ (ਮਃ ੫) (੨੧):੬ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੬

Raag Raamkali Guru Arjan Dev

ਅੰਧ ਕੂਪ ਤੇ ਕਾਢਿਅਨੁ ਲੜੁ ਆਪਿ ਫੜਾਏ ॥

Andhh Koop Thae Kaadtian Larr Aap Farraaeae ||

God lifts him up and pulls him out of the deep, dark pit, and attaches him to the hem of His robe.

ਰਾਮਕਲੀ ਵਾਰਾ (ਮਃ ੫) (੨੧):੭ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੭

Raag Raamkali Guru Arjan Dev

ਨਾਨਕ ਬਖਸਿ ਮਿਲਾਇਅਨੁ ਰਖੇ ਗਲਿ ਲਾਏ ॥੨੧॥

Naanak Bakhas Milaeian Rakhae Gal Laaeae ||21||

O Nanak, God forgives him, and holds him close in His embrace. ||21||

ਰਾਮਕਲੀ ਵਾਰਾ (ਮਃ ੫) (੨੧):੮ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੭

Raag Raamkali Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੬

ਮੁਹਬਤਿ ਜਿਸੁ ਖੁਦਾਇ ਦੀ ਰਤਾ ਰੰਗਿ ਚਲੁਲਿ ॥

Muhabath Jis Khudhaae Dhee Rathaa Rang Chalool ||

One who loves God is imbued with the deep crimson color of His love.

ਰਾਮਕਲੀ ਵਾਰਾ (ਮਃ ੫) (੨੨) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੮

Raag Raamkali Guru Arjan Dev

ਨਾਨਕ ਵਿਰਲੇ ਪਾਈਅਹਿ ਤਿਸੁ ਜਨ ਕੀਮ ਨ ਮੂਲਿ ॥੧॥

Naanak Viralae Paaeeahi This Jan Keem N Mool ||1||

O Nanak, such a person is rarely found; the value of such a humble person can never be estimated. ||1||

ਰਾਮਕਲੀ ਵਾਰਾ (ਮਃ ੫) (੨੨) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੮

Raag Raamkali Guru Arjan Dev

ਮਃ ੫ ॥

Ma 5 ||

Fifth Mehl:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੬

ਅੰਦਰੁ ਵਿਧਾ ਸਚਿ ਨਾਇ ਬਾਹਰਿ ਭੀ ਸਚੁ ਡਿਠੋਮਿ ॥

Andhar Vidhhaa Sach Naae Baahar Bhee Sach Ddithom ||

The True Name has pierced the nucleus of my self deep within. Outside, I see the True Lord as well.

ਰਾਮਕਲੀ ਵਾਰਾ (ਮਃ ੫) (੨੨) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੯

Raag Raamkali Guru Arjan Dev

ਨਾਨਕ ਰਵਿਆ ਹਭ ਥਾਇ ਵਣਿ ਤ੍ਰਿਣਿ ਤ੍ਰਿਭਵਣਿ ਰੋਮਿ ॥੨॥

Naanak Raviaa Habh Thhaae Van Thrin Thribhavan Rom ||2||

O Nanak, He is pervading and permeating all places, the forests and the meadows, the three worlds, and every hair. ||2||

ਰਾਮਕਲੀ ਵਾਰਾ (ਮਃ ੫) (੨੨) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੯

Raag Raamkali Guru Arjan Dev

ਪਉੜੀ ॥

Pourree ||

Pauree:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੬

ਆਪੇ ਕੀਤੋ ਰਚਨੁ ਆਪੇ ਹੀ ਰਤਿਆ ॥

Aapae Keetho Rachan Aapae Hee Rathiaa ||

He Himself created the Universe; He Himself imbues it.

ਰਾਮਕਲੀ ਵਾਰਾ (ਮਃ ੫) (੨੨):੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੧੦

Raag Raamkali Guru Arjan Dev

ਆਪੇ ਹੋਇਓ ਇਕੁ ਆਪੇ ਬਹੁ ਭਤਿਆ ॥

Aapae Hoeiou Eik Aapae Bahu Bhathiaa ||

He Himself is One, and He Himself has numerous forms.

ਰਾਮਕਲੀ ਵਾਰਾ (ਮਃ ੫) (੨੨):੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੧੦

Raag Raamkali Guru Arjan Dev

ਆਪੇ ਸਭਨਾ ਮੰਝਿ ਆਪੇ ਬਾਹਰਾ ॥

Aapae Sabhanaa Manjh Aapae Baaharaa ||

He Himself is within all, and He Himself is beyond them.

ਰਾਮਕਲੀ ਵਾਰਾ (ਮਃ ੫) (੨੨):੩ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੧੧

Raag Raamkali Guru Arjan Dev

ਆਪੇ ਜਾਣਹਿ ਦੂਰਿ ਆਪੇ ਹੀ ਜਾਹਰਾ ॥

Aapae Jaanehi Dhoor Aapae Hee Jaaharaa ||

He Himself is known to be far away, and He Himself is right here.

ਰਾਮਕਲੀ ਵਾਰਾ (ਮਃ ੫) (੨੨):੪ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੧੧

Raag Raamkali Guru Arjan Dev

ਆਪੇ ਹੋਵਹਿ ਗੁਪਤੁ ਆਪੇ ਪਰਗਟੀਐ ॥

Aapae Hovehi Gupath Aapae Paragatteei ||

He Himself is hidden, and He Himself is revealed.

ਰਾਮਕਲੀ ਵਾਰਾ (ਮਃ ੫) (੨੨):੫ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੧੧

Raag Raamkali Guru Arjan Dev

ਕੀਮਤਿ ਕਿਸੈ ਨ ਪਾਇ ਤੇਰੀ ਥਟੀਐ ॥

Keemath Kisai N Paae Thaeree Thhatteei ||

No one can estimate the value of Your Creation, Lord.

ਰਾਮਕਲੀ ਵਾਰਾ (ਮਃ ੫) (੨੨):੬ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੧੨

Raag Raamkali Guru Arjan Dev

ਗਹਿਰ ਗੰਭੀਰੁ ਅਥਾਹੁ ਅਪਾਰੁ ਅਗਣਤੁ ਤੂੰ ॥

Gehir Ganbheer Athhaahu Apaar Aganath Thoon ||

You are deep and profound, unfathomable, infinite and invaluable.

ਰਾਮਕਲੀ ਵਾਰਾ (ਮਃ ੫) (੨੨):੭ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੧੨

Raag Raamkali Guru Arjan Dev

ਨਾਨਕ ਵਰਤੈ ਇਕੁ ਇਕੋ ਇਕੁ ਤੂੰ ॥੨੨॥੧॥੨॥ ਸੁਧੁ ॥

Naanak Varathai Eik Eiko Eik Thoon ||22||1||2|| Sudhh ||

O Nanak, the One Lord is all-pervading. You are the One and only. ||22||1||2|| Sudh||

ਰਾਮਕਲੀ ਵਾਰਾ (ਮਃ ੫) (੨੨):੮ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੧੩

Raag Raamkali Guru Arjan Dev

ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ

Raamakalee Kee Vaar Raae Balavandd Thathhaa Sathai Ddooom Aakhee

Vaar Of Raamakalee, Uttered By Satta And Balwand The Drummer:

ਰਾਮਕਲੀ ਕੀ ਵਾਰ: ੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ ਅੰਗ ੯੬੬

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ॥

One Universal Creator God. By The Grace Of The True Guru:

ਰਾਮਕਲੀ ਕੀ ਵਾਰ: ੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ ਅੰਗ ੯੬੬

ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ ॥

Naao Karathaa Kaadhar Karae Kio Bol Hovai Jokheevadhahi ॥

One who chants the Name of the Almighty Creator - how can his words be judged?

ਰਾਮਕਲੀ ਵਾਰਾ (ਬਲਵੰਡ ਸਤਾ) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੧੫

Raag Raamkali Bhatt Satta & Balwand

ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ ॥

Dhae Gunaa Sath Bhain Bharaav Hai Paarangath Dhaan Parreeevadhahi ॥

His divine virtues are the true sisters and brothers; through them, the gift of supreme status is obtained.

ਰਾਮਕਲੀ ਵਾਰਾ (ਬਲਵੰਡ ਸਤਾ) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੧੫

Raag Raamkali Bhatt Satta & Balwand

ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥

Naanak Raaj Chalaaeiaa Sach Kott Sathaanee Neev Dhahi ॥

Nanak established the kingdom; He built the true fortress on the strongest foundations.

ਰਾਮਕਲੀ ਵਾਰਾ (ਬਲਵੰਡ ਸਤਾ) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੧੬

Raag Raamkali Bhatt Satta & Balwand

ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ ॥

Lehanae Dhharioun Shhath Sir Kar Sifathee Anmrith Peevadhahi ॥

He installed the royal canopy over Lehna's head; chanting the Lord's Praises, He drank in the Ambrosial Nectar.

ਰਾਮਕਲੀ ਵਾਰਾ (ਬਲਵੰਡ ਸਤਾ) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੧੬

Raag Raamkali Bhatt Satta & Balwand

ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥

Math Gur Aatham Dhaev Dhee Kharrag Jor Paraakue Jeeah Dhahi ॥

The Guru implanted the almighty sword of the Teachings to illuminate his soul.

ਰਾਮਕਲੀ ਵਾਰਾ (ਬਲਵੰਤ ਸਤਾ) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੧੭

Raag Raamkali Bhatt Satta & Balwand

ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥

Gur Chaelae Reharaas Keeee Naanak Salaamath Thheevadhai ||

The Guru bowed down to His disciple, while Nanak was still alive.

ਰਾਮਕਲੀ ਵਾਰਾ (ਬਲਵੰਤ ਸਤਾ) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੧੭

Raag Raamkali Bhatt Satta & Balwand

ਸਹਿ ਟਿਕਾ ਦਿਤੋਸੁ ਜੀਵਦੈ ॥੧॥

Sehi Ttikaa Dhithos Jeevadhai ||1||

The King, while still alive, applied the ceremonial mark to his forehead. ||1||

ਰਾਮਕਲੀ ਵਾਰਾ (ਬਲਵੰਤ ਸਤਾ) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੧੮

Raag Raamkali Bhatt Satta & Balwand

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥

Lehanae Dhee Faeraaeai Naanakaa Dhohee Khatteeai ||

Nanak proclaimed Lehna's succession - he earned it.

ਰਾਮਕਲੀ ਵਾਰਾ (ਬਲਵੰਤ ਸਤਾ) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੧੮

Raag Raamkali Bhatt Satta & Balwand

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥

Joth Ouhaa Jugath Saae Sehi Kaaeiaa Faer Palatteeai ||

They shared the One Light and the same way; the King just changed His body.

ਰਾਮਕਲੀ ਵਾਰਾ (ਬਲਵੰਤ ਸਤਾ) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੧੮

Raag Raamkali Bhatt Satta & Balwand

ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥

Jhulai S Shhath Niranjane Mal Thakhath Baithaa Gur Hatteeai ||

The immaculate canopy waves over Him, and He sits on the throne in the Guru's shop.

ਰਾਮਕਲੀ ਵਾਰਾ (ਬਲਵੰਤ ਸਤਾ) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੧੯

Raag Raamkali Bhatt Satta & Balwand

ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ ॥

Karehi J Gur Furamaaeiaa Sil Jog Aloonee Chatteeai ||

He does as the Guru commands; He tasted the tasteless stone of Yoga.

ਰਾਮਕਲੀ ਵਾਰਾ (ਬਲਵੰਤ ਸਤਾ) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੯੬੬ ਪੰ. ੧੯

Raag Raamkali Bhatt Satta & Balwand